



ਓਨਟੈਰੀਓ ਵਿੱਚ ਕਿੱਤਿਆਂ ਦੀ ਵਿਵਸਥਾ

ਓਨਟੈਰੀਓ ਕਾਲਜ ਆਫ ਟਰੇਡਜ਼ (ਕਾਲਜ) ਇਹ ਯਕੀਨੀ ਬਣਾਉਂਦਾ ਹੈ ਕਿ ਲਾਜ਼ਮੀ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਵਿਸ਼ੇਸ਼ ਕੋਲ ਉਹ ਸਿਖਲਾਈ ਅਤੇ ਪ੍ਰਮਾਣਿਕਤਾ ਹੋਵੇ ਜੋ ਓਨਟੈਰੀਓ ਵਿੱਚ ਉਹਨਾਂ ਕਿੱਤਿਆਂ ਨੂੰ ਕਨੂੰਨੀ ਤੌਰ 'ਤੇ ਕਰਨ ਲਈ ਲੋੜੀਂਦੀ ਹੈ।

ਕਿਸੇ ਲਾਜ਼ਮੀ ਕਿੱਤੇ ਵਿੱਚ ਕਨੂੰਨੀ ਤੌਰ 'ਤੇ ਕੰਮ ਕਰਨ ਲਈ, ਤੁਹਾਡੇ ਕੋਲ ਲਾਜ਼ਮੀ ਤੌਰ 'ਤੇ ਯੋਗਤਾ ਦਾ ਸਰਟੀਫਿਕੇਟ (Certificate of Qualification – C of Q) ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਕੋਈ ਪੰਜੀਕਿਰਤ ਸਿਖਿਆਰਥੀ ਹੋਣੇ ਚਾਹੀਦੇ ਹੋ, ਅਤੇ ਤੁਸੀਂ ਓਨਟੈਰੀਓ ਕਾਲਜ ਆਫ ਟਰੇਡਜ਼ ਦੇ ਮੈਂਬਰ ਹੋਣੇ ਚਾਹੀਦੇ ਹੋ।

ਲਾਜ਼ਮੀ ਕਿੱਤੇ ਇਹ ਹਨ:

- ਅਲਾਈਨਮੈਂਟ ਅਤੇ ਬਰੇਕਾਂ ਦਾ ਤਕਨੀਸ਼ੀਅਨ
- ਆਟੋ ਬਾਡੀ ਅਤੇ ਟੱਕਰ ਵਿੱਚ ਹੋਏ ਨੁਕਸਾਨ ਦਾ ਮੁਰੰਮਤਕਾਰ
- ਆਟੋ ਬਾਡੀ ਮੁਰੰਮਤਕਾਰ
- ਆਟੋਮੋਟਿਵ ਇਲੈਕਟਰਾਨਿਕ ਉਪਸਾਧਨ ਤਕਨੀਸ਼ੀਅਨ
- ਆਟੋਮੋਟਿਵ ਸਰਵਿਸ ਤਕਨੀਸ਼ੀਅਨ
- ਇਲੈਕਟਰਿਸ਼ਨ – ਉਸਾਰੀ ਅਤੇ ਸਾਂਭ-ਸੰਭਾਲ
- ਇਲੈਕਟਰਿਸ਼ਨ – ਘਰੇਲੂ ਅਤੇ ਪੱਛੂ
- ਈਧਨ ਅਤੇ ਬਿਜਲਈ ਪ੍ਰਣਾਲੀਆਂ ਦਾ ਤਕਨੀਸ਼ੀਅਨ
- ਹੋਅਰਸਟਾਈਲਿਸਟ
- ਹੋਆਸਟਿੰਗ ਇੰਜੀਨੀਅਰ – ਮੋਬਾਈਲ ਕਰੇਨ ਆਪਰੇਟਰ 1
- ਹੋਆਸਟਿੰਗ ਇੰਜੀਨੀਅਰ – ਮੋਬਾਈਲ ਕਰੇਨ ਆਪਰੇਟਰ 2
- ਹੋਆਸਟਿੰਗ ਇੰਜੀਨੀਅਰ – ਟਾਵਰ ਕਰੇਨ ਆਪਰੇਟਰ 1
- ਮੋਟਰਸਾਈਕਲ ਤਕਨੀਸ਼ੀਅਨ
- ਪਲੰਬਰ
- ਰੀਫਰਿਜਰੇਸ਼ਨ ਅਤੇ ਵਾਤਾ ਅਨੁਕੂਲਨ ਪ੍ਰਣਾਲੀਆਂ ਦਾ ਮਕੈਨਿਕ
- ਰਿਹਾਇਸ਼ੀ (ਘੱਟ ਉਚਾਈ) ਸ਼ੀਟ ਮੈਟਲ ਇਨਸਟਾਲਰ
- ਰਿਹਾਇਸ਼ੀ ਵਾਤਾ ਅਨੁਕੂਲਨ ਪ੍ਰਣਾਲੀਆਂ ਦਾ ਮਕੈਨਿਕ
- ਸ਼ੀਟ ਮੈਟਲ ਵਰਕਰ
- ਸਟੀਮਫਿੱਟਰ
- ਟਰਾਂਸਮਿਸ਼ਨ ਤਕਨੀਸ਼ੀਅਨ
- ਟਰੱਕ ਅਤੇ ਕੋਚ ਤਕਨੀਸ਼ੀਅਨ
- ਟਰੱਕ-ਟਰੇਲਰ ਸਰਵਿਸ ਤਕਨੀਸ਼ੀਅਨ

ਤਾਮੀਲ ਦੀ ਪੂਰਤੀ ਕਿਵੇਂ ਕਰੀਏ ਅਤੇ ਕਿਸੇ ਲਾਜ਼ਮੀ ਕਿੱਤੇ ਵਿੱਚ ਕਨੂੰਨੀ ਤੌਰ 'ਤੇ ਕੰਮ ਕਿਵੇਂ ਕਰੀਏ

ਵਿਕਲਪ 1: ਕੀ ਤੁਹਾਡੇ ਕੋਲ ਕਿਸੇ ਹੁਨਰਮੰਦ ਕਿੱਤੇ ਵਿੱਚ ਤਜਰਬਾ ਅਤੇ ਯੋਗਤਾਵਾਂ ਹਨ?

ਕਿੱਤੇ ਦੀ ਬਰਾਬਰਤਾ ਦੇ ਮੁਲਾਂਕਣ (Trade Equivalency Assessment - TEA) ਵਾਸਤੇ ਅਰਜ਼ੀ ਦਿਓ

ਇਹ ਮੁਲਾਂਕਣ ਤੁਹਾਡੀ ਸਿਖਲਾਈ ਅਤੇ ਤਜਰਬੇ 'ਤੇ ਝਾਤ ਪਾਵੇਗਾ, ਅਤੇ ਇਸ ਗੱਲ ਦਾ ਨਿਰਣਾ ਕਰੇਗਾ ਕਿ ਕੀ ਤੁਸੀਂ ਆਪਣੇ ਕਿੱਤੇ ਵਾਸਤੇ ਯੋਗਤਾ ਦੇ ਸਰਟੀਫਿਕੇਟ ਦਾ ਇਮਤਿਹਾਨ ਦੇ ਸਕਦੇ ਹੋ। ਜੇ ਮਨਜ਼ੂਰ ਕਰ ਲਿਆ ਜਾਂਦਾ ਹੈ, ਅਤੇ ਤੁਸੀਂ ਆਪਣਾ ਤਜਰਬਾ ਆਪਣੇ ਕਿੱਤੇ ਵਾਸਤੇ ਅਧਿਨਯਮਾਂ ਦੀ ਪਾਲਣਾ ਕਰਦੇ ਹੋਏ ਹਾਸਲ ਕੀਤਾ ਹੈ, ਤਾਂ ਹੋ ਸਕਦਾ ਹੈ ਤੁਸੀਂ ਯੋਗਤਾ ਦੇ ਇੱਕ ਆਰਜ਼ੀ ਸਰਟੀਫਿਕੇਟ ਵਾਸਤੇ ਅਰਜ਼ੀ ਦੇਣ ਦੇ ਯੋਗ ਹੋਵੋ। ਇਹ ਸਰਟੀਫਿਕੇਟ ਤੁਹਾਨੂੰ 90 ਦਿਨਾਂ ਵਾਸਤੇ ਕਨੂੰਨੀ ਤੌਰ 'ਤੇ ਤੁਹਾਡੇ ਕਿੱਤੇ ਵਿੱਚ ਕੰਮ ਕਰਨ ਦੇ ਯੋਗ ਬਣਾਵੇਗਾ ਜਦ ਤੁਸੀਂ ਆਪਣੀ ਯੋਗਤਾ ਦੇ ਸਰਟੀਫਿਕੇਟ ਦਾ ਇਮਤਿਹਾਨ ਦਿੰਦੇ ਹੋ।

ਕਿਰਪਾ ਕਰਕੇ ਕਿੱਤੇ ਦੀ ਬਰਾਬਰਤਾ ਦਾ ਮੁਲਾਂਕਣ ਅਤੇ ਮੈਂਬਰਸ਼ਿਪ ਅਰਜ਼ੀ (Trade Equivalency Assessment and Membership Application) ਨੂੰ ਭਰਨ ਦੁਆਰਾ ਸ਼ੁਰੂਆਤ ਕਰੋ ਜਿਸਨੂੰ www.collegeoftrades.ca 'ਤੇ ਦੇਖਿਆ ਜਾ ਸਕਦਾ ਹੈ। ਇਸ ਲਈ \$200+HST ਦੀ ਇੱਕ ਨਾ-ਮੋੜਨਯੋਗ ਫੀਸ ਦੇਣੀ ਪੈਂਦੀ ਹੈ।

ਇੱਕ ਗਾਈਡ ਉਪਲਬਧ ਹੈ ਜੋ ਅਰਜ਼ੀ ਪ੍ਰਕਿਰਿਆ ਬਾਰੇ, ਅਤੇ ਤੁਹਾਡੇ ਵੱਲੋਂ ਲਾਜ਼ਮੀ ਤੌਰ 'ਤੇ ਪ੍ਰਦਾਨ ਕਰਵਾਈ ਜਾਣ ਵਾਲੀ ਜਾਣਕਾਰੀ ਅਤੇ ਦਸਤਾਵੇਜ਼ਾਂ ਬਾਰੇ ਵਿਸਥਾਰ ਪ੍ਰਦਾਨ ਕਰਦੀ ਹੈ। ਆਪਣੀ ਅਰਜ਼ੀ ਦੇ ਸਮਰਥਨ ਵਜੋਂ ਤੁਹਾਨੂੰ ਆਪਣੇ ਰੁਜ਼ਗਾਰਦਾਤਾਵਾਂ ਕੋਲੋਂ ਕੰਮ ਦੇ ਤਜਰਬੇ ਦਾ ਸਬੂਤ ਅਤੇ ਹੋਰ ਪ੍ਰਮਾਣਿਕਤਾਵਾਂ ਪ੍ਰਦਾਨ ਕਰਾਉਣ ਦੀ ਲੋੜ ਪਵੇਗੀ।

ਵਿਕਲਪ 2: ਕੀ ਤੁਹਾਨੂੰ ਕਿਸੇ ਹੁਨਰਮੰਦ ਕਿੱਤੇ ਵਿੱਚ ਸਿਖਲਾਈ ਅਤੇ ਤਜਰਬੇ ਦੀ ਲੋੜ ਹੈ?

ਇੱਕ ਸਿਖਿਆਰਥੀ ਵਜੋਂ ਪੰਜੀਕਰਨ ਕਰਵਾਓ

ਇੱਕ ਸਾਗਿਰਦ ਜਾਂ ਸਿਖਿਆਰਥੀ (apprentice) ਕੋਈ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਤਜਰਬੇਕਾਰ ਜਰਨੀਪਰਸਨ (journeyperson) ਕੋਲ ਕੰਮ ਕਰਨ ਅਤੇ ਸਿਖਲਾਈ ਲੈਣ ਦੁਆਰਾ ਕੋਈ ਹੁਨਰਮੰਦ ਕਿੱਤਾ ਸਿੱਖਦਾ ਹੈ। ਕਿਸੇ ਸਾਗਿਰਦੀ ਸਿਖਲਾਈ (apprenticeship) ਵਿੱਚ "ਨੌਕਰੀ ਉੱਤੇ" ਸਿਖਲਾਈ ਅਤੇ "ਜਮਾਤ ਵਿੱਚ" ਸਿਖਲਾਈ, ਦੋਨੋਂ ਅੰਸ਼ ਸ਼ਾਮਲ ਹੁੰਦੇ ਹਨ। ਇੱਕ ਸਿਖਿਆਰਥੀ ਵਜੋਂ ਕੰਮ ਕਰਦੇ ਸਮੇਂ, ਤੁਹਾਨੂੰ ਤਨਖਾਹ ਮਿਲਦੀ ਹੈ ਅਤੇ ਤੁਹਾਨੂੰ ਨਿਗਰਾਨੀ ਤਹਿਤ ਉਸ ਕਿੱਤੇ ਵਿੱਚ ਕੰਮ ਕਰਨ ਦੀ ਕਨੂੰਨੀ ਤੌਰ 'ਤੇ ਇਜਾਜ਼ਤ ਹੁੰਦੀ ਹੈ।

1. ਕੋਈ ਅਜਿਹਾ ਰੁਜ਼ਗਾਰਦਾਤਾ ਲੱਭੋ ਜੋ ਤੁਹਾਨੂੰ ਸਿਖਲਾਈ ਦੇਣ ਲਈ ਤਿਆਰ ਹੈ। ਕਿਸੇ ਸਿਖਿਆਰਥੀ ਵਜੋਂ ਨੌਕਰੀ ਦੀ ਤਲਾਸ਼ ਕਰਨਾ ਕਿਸੇ ਹੋਰ ਨੌਕਰੀ ਦੀ ਤਲਾਸ਼ ਕਰਨ ਵਾਂਗ ਹੀ ਹੁੰਦਾ ਹੈ।
2. ਕਿਸੇ ਪੰਜੀਕਰਤ ਸਿਖਲਾਈ ਇਕਰਾਰਨਾਮੇ (Registered Training Agreement) 'ਤੇ ਦਸਤਖਤ ਕਰੋ (ਆਪਣੇ ਰੁਜ਼ਗਾਰਦਾਤਾ ਨਾਲ ਅਤੇ ਸਿਖਲਾਈ, ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਮੰਤਰਾਲੇ ਦੇ ਨਾਲ)।
3. ਸਿਖਿਆਰਥੀਆਂ ਦੀ ਜਮਾਤ ਵਿੱਚ ਇੱਕ ਮੈਂਬਰ ਵਜੋਂ ਕਿੱਤਿਆਂ ਦੇ ਕਾਲਜ (College of Trades) ਵਿੱਚ ਦਾਖਲਾ ਲਓ।
4. ਇੱਕ ਵਾਰ ਜਦ ਤੁਸੀਂ ਆਪਣੀ ਸਿਖਲਾਈ ਪੂਰੀ ਕਰ ਲੈਂਦੇ ਹੋ ਤਾਂ ਇੱਕ ਸਾਗਿਰਦੀ ਸਿਖਲਾਈ ਦਾ ਸਰਟੀਫਿਕੇਟ (Certificate of Apprenticeship - C of A) ਪ੍ਰਾਪਤ ਕਰੋ।
5. ਇੱਕ ਵਾਰ ਜਦ ਤੁਸੀਂ ਨੌਕਰੀ ਉੱਤੇ ਅਤੇ ਜਮਾਤ ਵਿੱਚ ਸਿਖਲਾਈ, ਦੋਨਾਂ ਵਾਸਤੇ ਆਪਣੀ ਸਿਖਲਾਈ ਦੇ ਘੰਟੇ ਪੂਰੇ ਕਰ ਲੈਂਦੇ ਹੋ ਤਾਂ ਆਪਣੇ ਯੋਗਤਾ ਦੇ ਸਰਟੀਫਿਕੇਟ (C of Q) ਲਈ ਇਮਤਿਹਾਨ ਨੂੰ ਤੈਅ ਕਰੋ।
6. ਯੋਗਤਾ ਦੇ ਸਰਟੀਫਿਕੇਟ ਲਈ ਇਮਤਿਹਾਨ ਦਿਓ ਅਤੇ ਪਾਸ ਕਰੋ। ਇਸ ਇਮਤਿਹਾਨ ਵਾਸਤੇ ਪਾਸ ਹੋਣ ਲਈ ਲੋੜੀਂਦੇ ਅੰਕ 70% ਜਾਂ ਇਸਤੋਂ ਵਧੇਰੇ ਹਨ। ਪਾਸ ਹੋਣ ਦਾ ਨਤੀਜਾ ਯੋਗਤਾ ਦੇ ਸਰਟੀਫਿਕੇਟ ਵਾਸਤੇ ਯੋਗ ਹੋਣ ਦੇ ਰੂਪ ਵਿੱਚ ਨਿਕਲੇਗਾ।
7. ਜਰਨੀਪਰਸਨਜ਼ ਕਲਾਸ ਦੇ ਇੱਕ ਮੈਂਬਰ ਵਜੋਂ ਓਨਟੈਰੀਓ ਕਾਲਜ ਆਫ ਟਰੇਡਜ਼ ਕੋਲ ਪੰਜੀਕਰਨ ਕਰਵਾਓ ਅਤੇ ਆਪਣੀ ਯੋਗਤਾ ਦਾ ਸਰਟੀਫਿਕੇਟ ਪ੍ਰਾਪਤ ਕਰੋ।

ਜੇ ਤੁਸੀਂ ਯੋਗਤਾ ਦੇ ਸਰਟੀਫਿਕੇਟ ਲਈ ਇਮਤਿਹਾਨ ਪਾਸ ਕੀਤੇ ਬਗ਼ੈਰ ਕਿਸੇ ਲਾਜ਼ਮੀ ਕਿੱਤੇ ਵਿੱਚ ਕੰਮ ਕਰਨਾ ਜਾਰੀ ਰੱਖਦੇ ਹੋ, ਤਾਂ ਤੁਸੀਂ ਕਨੂੰਨ ਦੀ ਉਲੰਘਣਾ ਕਰ ਰਹੇ ਹੋ, ਅਤੇ ਓਨਟੈਰੀਓ ਕਾਲਜ ਆਫ ਟਰੇਡਜ਼ ਐਂਡ ਐਪਰਨਟਾਈਸ਼ਿਪ ਐਕਟ, 2009 ਤਹਿਤ ਤੁਸੀਂ ਤਾਮੀਲੀ ਕਾਰਵਾਈ ਅਤੇ/ਜਾਂ ਜੁਰਮਾਨਿਆਂ ਦੇ ਅਧੀਨ ਹੋਵੋਗੇ।

TEA ਅਰਜ਼ੀ ਜਾਂ ਸਾਗਿਰਦੀ ਸਿਖਲਾਈ ਦੀ ਪ੍ਰਕਿਰਿਆ ਬਾਰੇ ਵਧੇਰੇ ਜਾਣਨ ਲਈ, ਕਿਰਪਾ ਕਰਕੇ ਕਾਲਜ ਨਾਲ 647-847-3000 (GTA ਵਿੱਚ) 'ਤੇ ਜਾਂ ਫਿਰ 1-855-299-0028 (ਟੋਲ-ਫ੍ਰੀ) 'ਤੇ ਸੰਪਰਕ ਕਰੋ।